



Punjab Government Gazette

Published by Authority

No. 7] CHANDIGARH, FRIDAY, FEBRUARY 12, 2021 (MAGHA 23, 1942 SAKA)

PART I

Punjab Government Notifications and Orders

ਪੰਜਾਬ ਸਰਕਾਰ

ਜਲ ਸਰੋਤ ਵਿਭਾਗ
(ਸਿੰਚਾਈ ਪ੍ਰਸੋਨਲ-2 ਸ਼ਾਖਾ)

ਅਧਿਸੂਚਨਾ

ਮਿਤੀ 21 ਜਨਵਰੀ, 2021

ਨੰ: 8/10/2020-5ਸਪ2/62/1-6.- ਸ਼੍ਰੀਮਤੀ ਵਰਿੰਦਰ ਕੌਰ, ਸੁਪਰਡੰਟ ਗਰੇਡ-1, ਜਲ ਸਰੋਤ ਵਿਭਾਗ, ਦੀ ਸੇਵਾ ਕਰੀਬ 36 ਸਾਲ ਦੇ ਲਗਭਗ ਹੋ ਗਈ ਹੈ ਅਤੇ ਘਰੇਲੂ ਹਲਾਤਾਂ ਕਰਕੇ ਉਹ ਆਪਣੀ ਸਰਕਾਰੀ ਸੇਵਾ ਤੋਂ ਮਿਤੀ 04/01/2021 ਨੂੰ ਦੁਪਹਿਰ ਤੋਂ ਬਾਅਦ ਪ੍ਰੀ-ਮੈਚਓਰ ਰਿਟਾਇਰਮੈਂਟ ਲੈਣਾ ਚਾਹੁੰਦੀ ਹੈ। ਇਹ ਪ੍ਰੀ-ਮੈਚਓਰ ਰਿਟਾਇਰਮੈਂਟ ਲੈਣ ਲਈ ਸ਼੍ਰੀਮਤੀ ਵਰਿੰਦਰ ਕੌਰ, ਸੁਪਰਡੰਟ ਗਰੇਡ-1 ਨੇ 03 ਮਹੀਨਿਆਂ ਦਾ ਨੋਟਿਸ ਦਿੱਤਾ ਹੈ। ਸ਼੍ਰੀਮਤੀ ਵਰਿੰਦਰ ਕੌਰ, ਸੁਪਰਡੰਟ ਗਰੇਡ-1 ਵੱਲੋਂ ਮੁੱਖ ਇੰਜੀਨੀਅਰ/ਹੈਡਕੁਆਰਟਰ ਦਫਤਰ ਵਿਖੇ ਬਤੌਰ ਸੁਪਰਡੰਟ ਗਰੇਡ-1 ਕੰਮ ਕਰ ਰਹੀ ਸ਼੍ਰੀਮਤੀ ਹਰਬੰਸ ਕੌਰ ਸਪੁੱਤਰੀ ਲੇਟ ਸ਼੍ਰੀ ਮੋਹਨ ਸਿੰਘ ਵਾਸੀ ਮਕਾਨ ਨੰ. 3056, ਸੈਕਟਰ 38ਡੀ, ਦਾ ਸ਼ਿਊਰਟੀ ਬੋਂਡ ਲਗਾਇਆ ਹੈ ਕਿ ਜੇਕਰ ਉਸ ਦਾ ਮਹਿਕਮੇ ਵੱਲੋਂ ਕੋਈ ਵੀ ਬਕਾਇਆ ਨਿਕਲਦਾ ਹੈ ਤਾਂ ਸ਼ਿਊਰਟੀ ਦੇਣ ਵਾਲਾ ਕਰਮਚਾਰੀ ਇਸ ਦਾ ਦੇਣਦਾਰ ਹੋਵੇਗਾ।

2. ਉਕਤ ਦੇ ਸਨਮੁੱਖ ਸ਼੍ਰੀਮਤੀ ਵਰਿੰਦਰ ਕੌਰ, ਸੁਪਰਡੰਟ ਗਰੇਡ-1 ਦੇ ਕੇਸ ਨੂੰ ਵਿਚਾਰਨ ਉਪਰੰਤ ਪੰਜਾਬ ਸਿਵਲ ਸੇਵਾਵਾਂ (ਪ੍ਰੀ-ਮੈਚਓਰ ਰਿਟਾਇਰਮੈਂਟ) ਨਿਯਮ, 1975 ਦੇ ਨਿਯਮ 3(3) (ਏ) ਵਿੱਚ ਕੀਤੇ ਉਪਲਬੰਧਾਂ ਦੀ ਰੋਸ਼ਨੀ ਵਿੱਚ ਵਿਚਾਰਦੇ ਹੋਏ, ਮਿਤੀ 04-01-2021 (ਬਾਅਦ ਦੁਪਹਿਰ) ਨੂੰ ਸਰਕਾਰੀ ਸੇਵਾ ਤੋਂ ਸਵੈ-ਇੱਛੁਕ ਸੇਵਾ ਨਿਵਿਰਤ ਕੀਤਾ ਜਾਂਦਾ ਹੈ।

3. ਜੇਕਰ ਇਸ ਅਧਿਕਾਰੀ ਵਿਰੁੱਧ ਕੋਈ ਵਿਭਾਗੀ/ਚੌਕਸੀ ਪੜਤਾਲ ਜਾਂ ਮਿਸਲੇਨੀਅਸ ਐਡਵਾਂਸ ਰਕਮਾਂ ਦਾ ਕੇਸ ਆਦਿ ਲੰਬਿਤ ਹੋਵੇ ਤਾਂ ਉਸ ਤੇ ਇਹਨਾਂ ਹੁਕਮਾਂ ਦਾ ਕੋਈ ਅਸਰ ਨਹੀਂ ਹੋਵੇਗਾ, ਭਾਵ ਪੜਤਾਲ ਚਲਦੀ ਰਹੇਗੀ ਅਤੇ ਉਸ ਪੜਤਾਲ ਦੇ ਸਿੱਟਿਆਂ ਦੇ ਸਨਮੁੱਖ ਉਸ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ਚੰਡੀਗੜ੍ਹ
ਮਿਤੀ 18 ਜਨਵਰੀ, 2021

ਸਰਵਜੀਤ ਸਿੰਘ, ਆਈ.ਏ.ਐਸ.,
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ,
ਜਲ ਸਰੋਤ ਵਿਭਾਗ।